

 Print Page

Sri Guru Granth Sahib

Displaying 651 of

ਸਲੋਕੁ ਮਃ ੩ ॥

Salok Ma 3 ॥

Shalok, Third Mehl:

ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੫੧

ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥

Janam Janam Kee Eis Man Ko Mal Laagee Kaalaa Hoaa Siaahu ॥

The filth of countless incarnations sticks to this mind; it has become pitch black.

ਸੋਰਠਿ ਵਾਰ (ਮਃ ੪) (੨੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧

Raag Sorath Guru Amar Das

ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ ॥

Khannalee Dhhothee Oujalee N Hovee Jae So Dhhovon Paahu ॥

The oily rag cannot be cleaned by merely washing it, even if it is washed a hundred times.

ਸੋਰਠਿ ਵਾਰ (ਮਃ ੪) (੨੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੨

Raag Sorath Guru Amar Das

ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ ॥

Gur Parasaadhee Jeevath Marai Oulattee Hovai Math Badhalaahu ॥

By Guru's Grace, one remains dead while yet alive; his intellect is transformed, and he becomes detached from the world.

ਸੋਰਠਿ ਵਾਰ (ਮਃ ੪) (੨੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੨

Raag Sorath Guru Amar Das

ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ ॥੧॥

Naanak Mail N Lagee Naa Fir Jonee Paahu ॥1॥

O Nanak, no filth sticks to him, and he does not fall into the womb again. ॥1॥

ਸੋਰਠਿ ਵਾਰ (ਮਃ ੪) (੨੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੩

Raag Sorath Guru Amar Das

ਮਃ ੩ ॥

Ma 3 ||

Third Mehl:

ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੫੧

ਚਹੁ ਜੁਗੀ ਕਲਿ ਕਾਲੀ ਕਾਂਢੀ ਇਕ ਉਤਮ ਪਦਵੀ ਇਸੁ ਜੁਗ ਮਾਹਿ ॥

Chahu Jugee Kal Kaalee Kaandtee Eik Outham Padhavee Eis Jug Maahi ||

Kali Yuga is called the Dark Age, but the most sublime state is attained in this age.

ਸੋਰਠਿ ਵਾਰ (ਮਃ ੪) (੨੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੩

Raag Sorath Guru Amar Das

ਗੁਰਮੁਖਿ ਹਰਿ ਕੀਰਤਿ ਫਲੁ ਪਾਈਐ ਜਿਨ ਕਉ ਹਰਿ ਲਿਖਿ ਪਾਹਿ ॥

Guramukh Har Keerath Fal Paaeeai Jin Ko Har Likh Paahi ||

The Gurmukh obtains the fruit, the Kirtan of the Lord's Praises; this is his destiny, ordained by the Lord.

ਸੋਰਠਿ ਵਾਰ (ਮਃ ੪) (੨੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੪

Raag Sorath Guru Amar Das

ਨਾਨਕ ਗੁਰ ਪਰਸਾਦੀ ਅਨਦਿਨੁ ਭਗਤਿ ਹਰਿ ਉਚਰਹਿ ਹਰਿ ਭਗਤੀ ਮਾਹਿ ਸਮਾਹਿ ॥੨॥

Naanak Gur Parasaadhee Anadhin Bhagath Har Oucharehi Har Bhagathee Maahi Samaahi ||2||

O Nanak, by Guru's Grace, he worships the Lord night and day; he chants the Lord's Name, and remains absorbed in the Lord's devotional worship. ||2||

ਸੋਰਠਿ ਵਾਰ (ਮਃ ੪) (੨੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੪

Raag Sorath Guru Amar Das

ਪਉੜੀ ॥

Paurree ||

Pauree:

ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੫੧

ਹਰਿ ਹਰਿ ਮੇਲਿ ਸਾਧ ਜਨ ਸੰਗਤਿ ਮੁਖਿ ਬੋਲੀ ਹਰਿ ਹਰਿ ਭਲੀ ਬਾਣਿ ॥

Har Har Mael Saadhh Jan Sangath Mukh Bolee Har Har Bhalee Baan ||

O Lord, unite me with the Saadh Sangat, the Company of the Holy, so that with my mouth, I may speak the sublime Word of the Guru's Bani.

ਸੋਰਠਿ ਵਾਰ (ਮਃ ੪) (੨੨):੧ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੫

Raag Sorath Guru Amar Das

ਹਰਿ ਗੁਣ ਗਾਵਾ ਹਰਿ ਨਿਤ ਚਵਾ ਗੁਰਮਤੀ ਹਰਿ ਰੰਗੁ ਸਦਾ ਮਾਣਿ ॥

Har Gun Gaavaa Har Nith Chavaa Guramathee Har Rang Sadhaa Maan ||

I sing the Glorious Praises of the Lord, and constantly chant the Lord's Name; through the Guru's Teachings, I enjoy the Lord's Love constantly.

ਸੋਰਠਿ ਵਾਰ (ਮਃ ੪) (੨੨):੨ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੬

Raag Sorath Guru Amar Das

ਹਰਿ ਜਪਿ ਜਪਿ ਅਉਖਧ ਖਾਧਿਆ ਸਭਿ ਰੋਗ ਗਵਾਤੇ ਦੁਖਾ ਘਾਣਿ ॥

Har Jap Jap Aoukdhahh Khaadhhiaa Sabh Rog Gavaathae Dhukhaa Ghaan ||

I take the medicine of meditation on the Lord's Name, which has cured all diseases and multitudes of sufferings.

ਸੋਰਠਿ ਵਾਰ (ਮਃ ੪) (੨੨):੩ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੭

Raag Sorath Guru Amar Das

ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਹਰਿ ਜਨ ਪੂਰੇ ਸਹੀ ਜਾਣਿ ॥

Jinaa Saas Giraas N Visarai Sae Har Jan Poorae Sehee Jaan ||

Those who do not forget the Lord, while breathing or eating - know them to be the perfect servants of the Lord.

ਸੋਰਠਿ ਵਾਰ (ਮਃ ੪) (੨੨):੪ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੭

Raag Sorath Guru Amar Das

ਜੋ ਗੁਰਮੁਖਿ ਹਰਿ ਆਰਾਧਦੇ ਤਿਨ ਚੁਕੀ ਜਮ ਕੀ ਜਗਤ ਕਾਣਿ ॥੨੨॥

Jo Guramukh Har Aaraadhhadhae Thin Chookee Jam Kee Jagath Kaan ||22||

Those Gurmukhs who worship the Lord in adoration end their subservience to the Messenger of Death, and to the world. ||22||

ਸੋਰਠਿ ਵਾਰ (ਮਃ ੪) (੨੨):੫ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੮

Raag Sorath Guru Amar Das

ਸਲੋਕੁ ਮਃ ੩ ॥

Salok Ma 3 ||

Shalok, Third Mehl:

ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੫੧

ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥

Rae Jan Outhhaarai Dhabiouhu Suthiaa Gee Vihaae ||

O man, you have been tormented by a nightmare, and you have passed your life in sleep.

ਸੋਰਠਿ ਵਾਰ (ਮਃ ੪) (੨੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੯

Raag Sorath Guru Amar Das

ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥

Sathigur Kaa Sabadh Sun N Jaagiou Anthar N Oupajiou ChaaO ||

You did not wake to hear the Word of the True Guru's Shabad; you have no inspiration within yourself.

ਸੋਰਠਿ ਵਾਰ (ਮਃ ੪) (੨੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੯

Raag Sorath Guru Amar Das

ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ ॥

Sareer Jalo Gun Baaharaa Jo Gur Kaar N Kamaae ||

That body burns, which has no virtue, and which does not serve the Guru.

ਸੋਰਠਿ ਵਾਰ (ਮਃ ੪) (੨੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧੦

Raag Sorath Guru Amar Das

ਜਗਤੁ ਜਲੰਦਾ ਡਿਠੁ ਮੈ ਹਉਮੈ ਦੁਜੈ ਭਾਇ ॥

Jagath Jalandhaa Ddith Mai Houmai Dhoojai Bhaae ||

I have seen that the world is burning, in egotism and the love of duality.

ਸੋਰਠਿ ਵਾਰ (ਮਃ ੪) (੨੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧੦

Raag Sorath Guru Amar Das

ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ ॥੧॥

Naanak Gur Saranaae Oubarae Sach Man Sabadh Dhhaiae ||1||

O Nanak, those who seek the Guru's Sanctuary are saved; within their minds, they meditate on the True Word of the Shabad. ||1||

ਸੋਰਠਿ ਵਾਰ (ਮਃ ੪) (੨੩) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧੧

Raag Sorath Guru Amar Das

ਮਃ ੩ ॥

Ma 3 ||

Third Mehl:

ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੫੧

ਸਬਦਿ ਰਤੇ ਹਉਮੈ ਗਈ ਸੋਭਾਵੰਤੀ ਨਾਰਿ ॥

Sabadh Rathae Houmai Gee Sobhaavanthee Naar ||

Attuned to the Word of the Shabad, the soul-bride is rid of egotism, and she is glorified.

ਸੋਰਠਿ ਵਾਰ (ਮਃ ੪) (੨੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧੧

Raag Sorath Guru Amar Das

ਪਿਰ ਕੈ ਭਾਣੈ ਸਦਾ ਚਲੈ ਤਾ ਬਨਿਆ ਸੀਗਾਰੁ ॥

Pir Kai Bhaanai Sadhaa Chalai Thaa Baniaa Seegaar ||

If she walks steadily in the way of His Will, then she is adorned with decorations.

ਸੋਰਠਿ ਵਾਰ (ਮਃ ੮) (੨੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧੨

Raag Sorath Guru Amar Das

ਸੇਜ ਸੁਹਾਵੀ ਸਦਾ ਪਿਰੁ ਰਾਵੈ ਹਰਿ ਵਰੁ ਪਾਇਆ ਨਾਰਿ ॥

Saej Suhaavee Sadhaa Pir Raavai Har Var Paaeiaa Naar ||

Her couch becomes beautiful, and she constantly enjoys her Husband Lord; she obtains the Lord as her Husband.

ਸੋਰਠਿ ਵਾਰ (ਮਃ ੮) (੨੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧੨

Raag Sorath Guru Amar Das

ਨਾ ਹਰਿ ਮਰੈ ਨ ਕਦੇ ਦੁਖੁ ਲਾਗੈ ਸਦਾ ਸੁਹਾਗਣਿ ਨਾਰਿ ॥

Naa Har Marai N Kadhae Dhukh Laagai Sadhaa Suhaagan Naar ||

The Lord does not die, and she never suffers pain; she is a happy soul-bride forever.

ਸੋਰਠਿ ਵਾਰ (ਮਃ ੮) (੨੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧੩

Raag Sorath Guru Amar Das

ਨਾਨਕ ਹਰਿ ਪ੍ਰਭ ਮੇਲਿ ਲਈ ਗੁਰ ਕੈ ਹੇਤਿ ਪਿਆਰਿ ॥੨॥

Naanak Har Prabh Mael Lee Gur Kai Haeth Piaar ||2||

O Nanak, the Lord God unites her with Himself; she enshrines love and affection for the Guru. ||2||

ਸੋਰਠਿ ਵਾਰ (ਮਃ ੮) (੨੩) ਸ. (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧੩

Raag Sorath Guru Amar Das

ਪਉੜੀ ॥

Pourree ||

Pauree:

ਸੋਰਠਿ ਕੀ ਵਾਰ: (ਮਃ ੮) ਗੁਰੂ ਗ੍ਰੰਥ ਸਾਹਿਬ ਅੰਗ ੬੫੧

ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ ॥

Jinaa Gur Gopiaa Aapanaa Thae Nar Buriaaree ||

Those who conceal and deny their Guru, are the most evil people.

ਸੋਰਠਿ ਵਾਰ (ਮਃ ੮) (੨੩):੧ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧੪

Raag Sorath Guru Amar Das

ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ ॥

Har Jeeo Thin Kaa Dharasan Naa Karahu Paapisatt Hathiaaree ||

O Dear Lord, let me not even see them; they are the worst sinners and murderers.

ਸੋਰਠਿ ਵਾਰ (ਮਃ ੮) (੨੩):੨ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧੪

Raag Sorath Guru Amar Das

ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ ॥

Ouhi Ghar Ghar Firehi Kusudhh Man Jio Dhharakatt Naaree ||

They wander from house to house, with impure minds, like wicked, forsaken women.

ਸੋਰਠਿ ਵਾਰ (ਮਃ ੪) (੨੩):੩ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧੫

Raag Sorath Guru Amar Das

ਵਡਭਾਗੀ ਸੰਗਤਿ ਮਿਲੇ ਗੁਰਮੁਖਿ ਸਵਾਰੀ ॥

Vaddabhaagee Sangath Milae Guramukh Savaaree ||

But by great good fortune, they may meet the Company of the Holy; as Gurmukhs, they are reformed.

ਸੋਰਠਿ ਵਾਰ (ਮਃ ੪) (੨੩):੪ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧੬

Raag Sorath Guru Amar Das

ਹਰਿ ਮੇਲਹੁ ਸਤਿਗੁਰ ਦਇਆ ਕਰਿ ਗੁਰ ਕਉ ਬਲਿਹਾਰੀ ॥੨੩॥

Har Maelahu Sathigur Dhaeiaa Kar Gur Ko Balihaaree ||23||

O Lord, please be kind and let me meet the True Guru; I am a sacrifice to the Guru. ||23||

ਸੋਰਠਿ ਵਾਰ (ਮਃ ੪) (੨੩):੫ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧੬

Raag Sorath Guru Amar Das

ਸਲੋਕੁ ਮਃ ੩ ॥

Salok Ma 3 ||

Shalok, Third Mehl:

ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੫੧

ਗੁਰ ਸੇਵਾ ਤੇ ਸੁਖੁ ਉਪਜੈ ਫਿਰਿ ਦੁਖੁ ਨ ਲਗੈ ਆਇ ॥

Gur Saevaa Thae Sukh Oopajai Fir Dhukh N Lagai Aae ||

Serving the Guru, peace is produced, and then, one does not suffer in pain.

ਸੋਰਠਿ ਵਾਰ (ਮਃ ੪) (੨੪) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧੭

Raag Sorath Guru Amar Das

ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥

Janman Maranaa Mitt Gaeiaa Kaalai Kaa Kishh N Basaae ||

The cycle of birth and death is brought to an end, and death has no power over at all.

ਸੋਰਠਿ ਵਾਰ (ਮਃ ੪) (੨੪) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧੭

Raag Sorath Guru Amar Das

ਹਰਿ ਸੇਤੀ ਮਨੁ ਰਵਿ ਰਹਿਆ ਸਚੇ ਰਹਿਆ ਸਮਾਇ ॥

Har Saethee Man Rav Rehiaa Sachae Rehiaa Samaae ||

His mind is imbued with the Lord, and he remains merged in the True Lord.

ਸੋਰਠਿ ਵਾਰ (ਮਃ ੪) (੨੪) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧੮

Raag Sorath Guru Amar Das

ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ ॥੧॥

Naanak Ho Balihaaree Thinn Ko Jo Chalan Sathigur Bhaae ||1||

O Nanak, I am a sacrifice to those who walk in the Way of the True Guru's Will. ||1||

ਸੋਰਠਿ ਵਾਰ (ਮਃ ੪) (੨੪) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧੮

Raag Sorath Guru Amar Das

ਮਃ ੩ ॥

Ma 3 ||

Third Mehl:

ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੫੧

ਬਿਨੁ ਸਬਦੈ ਸੁਧੁ ਨ ਹੋਵਈ ਜੇ ਅਨੇਕ ਕਰੈ ਸੀਗਾਰ ॥

Bin Sabadhai Sudhh N Hovee Jae Anaek Karai Seegaar ||

Without the Word of the Shabad, purity is not obtained, even though the soul-bride may adorn herself with all sorts of decorations.

ਸੋਰਠਿ ਵਾਰ (ਮਃ ੪) (੨੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੫੧ ਪੰ. ੧੯

Raag Sorath Guru Amar Das